

23 ਮਈ, 2018

“This Is Brampton” ਪ੍ਰਦਰਸ਼ਨ: 15 ਜੂਨ

ਐਨ.ਐਕਸ.ਐਨ.ਈ. ਵਿਖੇ ਜੀ.ਟੀ.ਏ. ਦਾ ਉੱਤਰ ਪੱਛਮੀ ਕੇਂਦਰਿਤ ਸੰਗੀਤ, ਫਿਲਮ ਅਤੇ ਸੱਭਿਆਚਾਰ

ਬ੍ਰੈਂਪਟਨ, ਓਨਟਾਰੀਓ –15 ਜੂਨ ਨੂੰ, ਬ੍ਰੈਂਪਟਨ ਉਹਨਾਂ ਸਭ ਤੋਂ ਵੱਧ ਰੋਮਾਂਚਕ, ਅਤੇ ਹੋਣਹਾਰ ਕਲਾਕਾਰਾਂ, ਜੋ ਬ੍ਰੈਂਪਟਨ ਨੂੰ ਆਪਣਾ ਘਰ ਕਹਿੰਦੇ ਹਨ, ਵਿੱਚੋਂ ਕੁਝ ਦੇ ਪ੍ਰਦਰਸ਼ਨ (ਸ਼ੋਅਕੇਸ) ਦੇ ਨਾਲ ਟੋਰੋਂਟੋ (Toronto) ਵਿੱਚ ਪ੍ਰਸਿੱਧ ਲਾਈਵ ਸੰਗੀਤ ਸਥਾਨ ਰਿਵੋਲੀ ਦਾ ਕਬਜ਼ਾ ਲਵੇਗਾ। ਇਹ ਦੁਨੀਆ ਦੇ ਪ੍ਰਮੁੱਖ ਸੰਗੀਤ ਫੈਸਟੀਵਲ, ਨੋਰਥ ਬਾਇ ਨੋਰਥੀਸਟ (North by Northeast) (ਐਨ.ਐਕਸ.ਐਨ.ਈ.) (NXNE) ਦੇ ਨਾਲ, ਇਸਦੀ ਟੈਸਟਮੇਕਰਸ ਕਲੱਬ ਲੈਂਡ ਸੀਰੀਜ਼ (Tastemakers Club Land Series) ਦੇ ਹਿੱਸੇ ਦੇ ਤੌਰ ‘ਤੇ, ਹੁਣ ਤੱਕ ਦੀ ਪਹਿਲੀ ਭਾਈਵਾਲੀ ਹੈ। ਇਹ ਸ਼ਹਿਰ ਵਿੱਚ ਸੰਪੰਨਸ਼ੀਲ ਸੰਗੀਤ ਦ੍ਰਿਸ਼ ਦਾ ਇੱਕ ਰੋਮਾਂਚਕ ਕਰਾਰ ਹੈ।



ਮਲਟੀ-ਪਲੈਟੀਨਮ ਸੰਗੀਤ ਨਿਰਮਾਤਾ ਈਸਟਬਾਉਂਡ (EestBound), ਜਿਹਨਾਂ ਨੇ ਟ੍ਰੈਵਿਸ ਸਕੋਟ (Travis Scott), ਯੰਗ ਥਗ (Young Thug) ਅਤੇ ਕਈ ਹੋਰਾਂ ਦੇ ਨਾਲ ਟ੍ਰੈਕਸ ਦਾ ਨਿਰਮਾਣ ਕੀਤਾ ਹੈ, ਦੀ ਮੇਜ਼ਬਾਨੀ ਵਿੱਚ ਬ੍ਰੈਂਪਟਨ ਦੇ ਸਭ ਤੋਂ ਵੱਧ ਰੋਮਾਂਚਕ, ਜਲਦੀ ਹੀ ਪੇਸ਼ਾਵਰ ਹੋਣ ਵਾਲੀਆਂ ਉੱਭਰਦੀਆਂ ਪ੍ਰਤਿਭਾਵਾਂ ਵਿੱਚੋਂ ਕੁਝ ਨੂੰ ਪੇਸ਼ ਕਰਨ ਲਈ, ਕਲਾਕਾਰਾਂ ਦੀ ਚੋਣ ਨੋਏਜ਼ (Noyz) (ਰਿਕਾਰਡਿੰਗ ਕਲਾਕਾਰ), ਡੇਨਿਸ ਜੋਨਸ (Denise Jones)

(ਐਕਸਕੋ ਲੇਵੀ (Exco Levi) ਲਈ ਕਲਾਕਾਰ ਪ੍ਰਬੰਧਨ), ਅਤੇ ਐਰਿਨ ਐਸਲੀ (ਹਿਪ ਹੋਪ ਐਡੀਟਰ, ਨਾਓ ਮੈਗਜ਼ੀਨ (Hip Hop Editor, NOW Magazine)) ਦੀ ਮਦਦ ਦੇ ਨਾਲ ਕੀਤੀ ਗਈ ਸੀ।

This is Brampton ਪ੍ਰਦਰਸ਼ਨ ਦੀਆਂ ਵਿਸ਼ੇਸ਼ਤਾਵਾਂ ਇਹ ਹੋਣਗੀਆਂ:

- ਵਾਜ਼ (Vaz) @vazmusic
- ਸੇਲੇਨਾ ਢਿੱਲੋਂ (Selena Dhillon) @selenadhillion
- ਫਾਬ (Phab) @1phab
- ਐਵਰੀਥਿੰਗ ਓ ਸ਼ੌਨ (EverythingOShaun) @EverythingOShaun

ਕਾਰਜਕਰਮ ਵਿੱਚ ਬ੍ਰੈਂਪਟਨ ਦੇ ਆਪਣੇ ਅਤੇ ਆਰਟਸ ਵਾਕ ਆਫ ਫੇਮ (Arts Walk of Fame) ਦੇ ਸਭ ਤੋਂ ਨਵੇਂ ਸ਼ਾਮਲ ਕੀਤੇ ਜਾਣ ਵਾਲੇ, ਡਾਇਰੈਕਟਰ ਐਕਸ (Director X) ਵੱਲੋਂ ਨਵੇਂ ਬਣਾਏ “ਸੁਪਰਫਲਾਈ” (“Superfly”) – 1972 ਕਲਾਸਿਕ ਦੇ ਇੱਕ ਰੀਮੇਕ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਵਿਸ਼ਵ ਪ੍ਰੀਮੀਅਰ ਨੂੰ ਵੀ ਸ਼ਾਮਲ ਕੀਤਾ ਜਾਏਗਾ। ਸਾਊਂਡਟ੍ਰੈਕ ਦਾ ਨਵਾਂ ਸੰਗੀਤ, ਜਿਸ ਵਿੱਚ ਸ਼ਾਮਲ ਹੈ, “ਵੈਕ ਓਨ ਮਿੰਕਸ” (“Walk on Minks”) ਅਤੇ “ਨੋ ਸ਼ੇਮ” (“No Shame”), ਜਿਹਨਾਂ ਦਾ ਨਿਰਮਾਣ ਅਵਾਰਡ-ਜੇਤੂ ਰੈਪਰ ਫਿਊਚਰ (Future) ਵੱਲੋਂ ਕੀਤਾ ਗਿਆ ਹੈ, ਨੂੰ ਡਾਇਰੈਕਟਰ ਐਕਸ (Director X) ਦੀ ਸਫਲਤਾ ਦਾ ਜਸ਼ਨ ਮਨਾਉਣ ਲਈ *This Is Brampton* ਪ੍ਰਦਰਸ਼ਨ ਦੇ ਦੌਰਾਨ ਪਲੇ ਕੀਤਾ ਜਾਏਗਾ।

ਕਦੇ: ਸ਼ੁੱਕਰਵਾਰ, 15 ਜੂਨ, 2018

ਸਮਾਂ: ਦਰਵਾਜ਼ੇ ਰਾਤ 9 ਵਜੇ ਖੁੱਲ੍ਹਣਗੇ

ਕਿੱਥੇ: ਰਿਵੋਲੀ, 334 ਕਵੀਨ ਸਟ੍ਰੀਟ ਵੈਸਟ, ਟੋਰੋਂਟੋ (Rivoli, 334 Queen St. W., Toronto)

ਟਿਕਟਾਂ: This Is Brampton ਪ੍ਰਦਰਸ਼ਨ ਲਈ ਟਿਕਟਾਂ ਅਤੇ ਰਿਸਟਬੈਂਡ ਦਾ ਮੁੱਲ \$29 ਹੈ। ਇਹ nxne.com 'ਤੇ ਉਪਲਬਧ ਹਨ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](https://twitter.com) ਅਤੇ [Facebook](https://facebook.com) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।